

 Print Page

Sri Guru Granth Sahib

Displaying 476 of

ਆਸਾ ॥

Aasaa ॥

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥

Gaj Saadtae Thai Thai Dhhotheeaa Thiharae Paaein Thag ॥

They wear loin cloths, three and a half yards long, and triple-wound sacred threads.

ਆਸਾ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧

Raag Asa Bhagat Kabir

ਗਲੀ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥

Galee Jinhaa Japamaaleeaa Lottae Hathh Nibag ॥

They have rosaries around their necks, and they carry glittering jugs in their hands.

ਆਸਾ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧

Raag Asa Bhagat Kabir

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥

Oue Har Kae Santh N Aakheeahi Baanaaras Kae Thag ॥1॥

They are not called Saints of the Lord - they are thugs of Benares. ॥1॥

ਆਸਾ (ਭ. ਕਬੀਰ) (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੨

Raag Asa Bhagat Kabir

ਐਸੇ ਸੰਤ ਨ ਮੋ ਕਉ ਭਾਵਹਿ ॥

Aisae Santh N Mo Ko Bhaavehi ॥

Such 'saints' are not pleasing to me;

ਆਸਾ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੨

Raag Asa Bhagat Kabir

ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥

Ddaalaa Sio Paeddaa Gattakaavehi ॥1॥ Rehaao ॥

They eat the trees along with the branches. ॥1॥Pause॥

ਆਸਾ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੨

Raag Asa Bhagat Kabir

ਬਾਸਨ ਮਾਂਜਿ ਚਰਾਵਹਿ ਉਪਰਿ ਕਾਠੀ ਧੋਇ ਜਲਾਵਹਿ ॥

Baasan Maanj Charaavehi Oopar Kaathee Dhhoeh Jalaavehi ||

They wash their pots and pans before putting them on the stove, and they wash the wood before lighting it.

ਆਸਾ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੩

Raag Asa Bhagat Kabir

ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ ॥੨॥

Basudhhaa Khodh Karehi Dhue Choolaeh Saarae Maanas Khaavehi ||2||

They dig up the earth and make two fireplaces, but they eat the whole person! ||2||

ਆਸਾ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੩

Raag Asa Bhagat Kabir

ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥

Oue Paapee Sadhaa Firehi Aparaadhhee Mukhahu Aparas Kehaavehi ||

Those sinners continually wander in evil deeds, while they call themselves touch-nothing saints.

ਆਸਾ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੪

Raag Asa Bhagat Kabir

ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥

Sadhaa Sadhaa Firehi Abhimaanee Sagal Kuttanb Ddubaavehi ||3||

They wander around forever and ever in their self-conceit, and all their families are drowned. ||3||

ਆਸਾ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੫

Raag Asa Bhagat Kabir

ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥

Jith Ko Laaeiaa Thith Hee Laagaa Thaisae Karam Kamaavai ||

He is attached to that, to which the Lord has attached him, and he acts accordingly.

ਆਸਾ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੫

Raag Asa Bhagat Kabir

ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥

Kahu Kabeer Jis Sathigur Bhaettai Punarap Janam N Aavai ||4||2||

Says Kabeer, one who meets the True Guru, is not reincarnated again. ||4||2||

ਆਸਾ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੬

Raag Asa Bhagat Kabir

ਆਸਾ ॥

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬

ਬਾਪਿ ਦਿਲਾਸਾ ਮੇਰੋ ਕੀਨ੍ਹਾ ॥

Baap Dhilaasaa Maero Keenhaa ||

My Father has comforted me. He has given me a cozy bed,

ਆਸਾ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੬

Raag Asa Bhagat Kabir

ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹਾ ॥

Saej Sukhaalee Mukh Anmrith Dheenhaa ||

And placed His Ambrosial Nectar in my mouth.

ਆਸਾ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੭

Raag Asa Bhagat Kabir

ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥

This Baap Ko Kio Manahu Visaaree ||

How could I forget that Father from my mind?

ਆਸਾ (ਭ. ਕਬੀਰ) (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੭

Raag Asa Bhagat Kabir

ਆਗੈ ਗਇਆ ਨ ਬਾਜੀ ਹਾਰੀ ॥੧॥

Aagai Gaeiaa N Baajee Haaree ||1||

When I go to the world hereafter, I shall not lose the game. ||1||

ਆਸਾ (ਭ. ਕਬੀਰ) (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੭

Raag Asa Bhagat Kabir

ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥

Muee Maeree Maaee Ho Kharaa Sukhaalaa ||

Maya is dead, O mother, and I am very happy.

ਆਸਾ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੮

Raag Asa Bhagat Kabir

ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥

Pehiro Nehee Dhagalee Lagai N Paalaa ||1|| Rehaao ||

I do not wear the patched coat, nor do I feel the chill. ||1||Pause||

ਆਸਾ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੮

Raag Asa Bhagat Kabir

ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥

Bal This Baapai Jin Ho Jaaeiaa ||

I am a sacrifice to my Father, who gave me life.

ਆਸਾ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੮

Raag Asa Bhagat Kabir

ਪੰਚਾ ਤੇ ਮੇਰਾ ਸੰਗੁ ਚੁਕਾਇਆ ॥

Panchaa Thae Maeraa Sang Chukaaeiaa ||

He put an end to my association with the five deadly sins.

ਆਸਾ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੯

Raag Asa Bhagat Kabir

ਪੰਚ ਮਾਰਿ ਪਾਵਾ ਤਲਿ ਦੀਨੇ ॥

Panch Maar Paavaa Thal Dheenae ||

I have conquered those five demons, and trampled them underfoot.

ਆਸਾ (ਭ. ਕਬੀਰ) (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੯

Raag Asa Bhagat Kabir

ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥

Har Simaran Maeraa Man Than Bheenae ||2||

Remembering the Lord in meditation, my mind and body are drenched with His Love. ||2||

ਆਸਾ (ਭ. ਕਬੀਰ) (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੯

Raag Asa Bhagat Kabir

ਪਿਤਾ ਹਮਾਰੋ ਵਡ ਗੋਸਾਈ ॥

Pithaa Hamaaro Vadd Gosaaee ||

My Father is the Great Lord of the Universe.

ਆਸਾ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੦

Raag Asa Bhagat Kabir

ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥

This Pithaa Pehi Ho Kio Kar Jaaee ||

How shall I go to that Father?

ਆਸਾ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੦

Raag Asa Bhagat Kabir

ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥

Sathigur Milae Th Maarag Dhikhaaeiaa ||

When I met the True Guru, He showed me the Way.

ਆਸਾ (ਭ. ਕਬੀਰ) (੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੦

Raag Asa Bhagat Kabir

ਜਗਤ ਪਿਤਾ ਮੇਰੈ ਮਨਿ ਭਾਇਆ ॥੩॥

Jagath Pithaa Maerai Man Bhaaeiaa ||3||

The Father of the Universe is pleasing to my mind. ||3||

ਆਸਾ (ਭ. ਕਬੀਰ) (੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੧

Raag Asa Bhagat Kabir

ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥

Ho Pooth Thaeraa Thoon Baap Maeraa ||

I am Your son, and You are my Father.

ਆਸਾ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੧

Raag Asa Bhagat Kabir

ਏਕੈ ਠਾਹਰ ਦੁਹਾ ਬਸੇਰਾ ॥

Eaekai Thaahar Duhaa Basaeraa ||

We both dwell in the same place.

ਆਸਾ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੧

Raag Asa Bhagat Kabir

ਕਹੁ ਕਬੀਰ ਜਨਿ ਏਕੋ ਬੂਝਿਆ ॥

Kahu Kabeer Jan Eaeko Boojhiaa ||

Says Kabeer, the Lord's humble servant knows only the One.

ਆਸਾ (ਭ. ਕਬੀਰ) (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੨

Raag Asa Bhagat Kabir

ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥

Gur Prasaadh Mai Sabh Kishh Soojhiaa ||4||3||

By Guru's Grace, I have come to know everything. ||4||3||

ਆਸਾ (ਭ. ਕਬੀਰ) (੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੨

Raag Asa Bhagat Kabir

ਆਸਾ ॥

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬

ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥

Eikath Pathar Bhar Ourakatt Kurakatt Eikath Pathar Bhar Paanee ||

In one pot, they put a boiled chicken, and in the other pot, they put wine.

ਆਸਾ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੨

Raag Asa Bhagat Kabir

ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥

Aas Paas Panch Jogeeaa Baithae Beech Nakatt Dhae Raanee ||1||

The five Yogis of the Tantric ritual sit there, and in their midst sits the noseless one, the shameless queen. ||1||

ਆਸਾ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੩

Raag Asa Bhagat Kabir

ਨਕਟੀ ਕੋ ਠਨਗਨੁ ਬਾਡਾ ਡੂੰ ॥

Nakattee Ko Thanagan Baaddaa Ddoon ||

The bell of the shameless queen, Maya, rings in both worlds.

ਆਸਾ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੪

Raag Asa Bhagat Kabir

ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥

Kinehi Bibaekee Kaattee Thoon ||1|| Rehaao ||

Some rare person of discriminating wisdom has cut off your nose. ||1||Pause||

ਆਸਾ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੪

Raag Asa Bhagat Kabir

ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥

Sagal Maahi Nakattee Kaa Vaasaa Sagal Maar Aouhaeree ||

Within all dwells the noseless Maya, who kills all, and destroys them.

ਆਸਾ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੪

Raag Asa Bhagat Kabir

ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥

Sagaliaa Kee Ho Behin Bhaanajee Jinehi Baree This Chaeree ||2||

She says, ""I am the sister, and the daughter of the sister of everyone; I am the hand-maiden of one who marries me.""||2||

ਆਸਾ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੫

Raag Asa Bhagat Kabir

ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥

Hamaro Bharathaa Baddo Bibaekee Aapae Santh Kehaavai ||

My Husband is the Great One of discriminating wisdom; He alone is called a Saint.

ਆਸਾ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੫

Raag Asa Bhagat Kabir

ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥

Ouhu Hamaarai Maathhai Kaaeim Aour Hamarai Nikatt N Aavai ||3||

He stands by me, and no one else comes near me. ||3||

ਆਸਾ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੬

Raag Asa Bhagat Kabir

ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥

Naakahu Kaattee Kaanahu Kaattee Kaatt Koott Kai Ddaaree ||

I have cut off her nose, and cut off her ears, and cutting her into bits, I have expelled her.

ਆਸਾ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੬

Raag Asa Bhagat Kabir

ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥

Kahu Kabeer Santhan Kee Bairan Theen Lok Kee Piaaree ||4||4||

Says Kabeer, she is the darling of the three worlds, but the enemy of the Saints. ||4||4||

ਆਸਾ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੭

Raag Asa Bhagat Kabir

ਆਸਾ ॥

Aasaa ||

Aasaa:

ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੪੭੬

ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥

Jogee Jathee Thapee Sanniaasee Bahu Theerathh Bhramanaa ||

The Yogis, celibates, penitents and Sannyasaasees make pilgrimages to all the sacred places.

ਆਸਾ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੮

Raag Asa Bhagat Kabir

ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਉ ਮਰਨਾ ॥੧॥

Lunjith Munjith Mon Jattaadhar Anth Thoo Maranaa ||1||

The Jains with shaven heads, the silent ones, the beggars with matted hair - in the end, they all shall die. ||1||

ਆਸਾ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੮

Raag Asa Bhagat Kabir

ਤਾ ਤੇ ਸੇਵੀਅਲੇ ਰਾਮਨਾ ॥

Thaa Thae Saeveealae Raamanaa ||

Meditate, therefore, on the Lord.

ਆਸਾ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੯

Raag Asa Bhagat Kabir

ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥

Rasanaa Raam Naam Hith Jaa Kai Kehaa Karai Jamanaa ||1|| Rehaao ||

What can the Messenger of Death do to one whose tongue loves the Name of the Lord? ||1||Pause||

ਆਸਾ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੯

Raag Asa Bhagat Kabir

ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥

Aagam Niragam Jothik Jaanehi Bahu Bahu Biaakaranaa ||

Those who know the Shaastras and the Vedas, astrology and the rules of grammar of many languages;

ਆਸਾ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੭੬ ਪੰ. ੧੯

Raag Asa Bhagat Kabir